

ਵਿਕਲਪਿਕ EBT ਕਾਰਡਹੋਲਡਰ ਲਈ ਅਧਿਕਾਰ

ਗਾਹਕ ਦਾ ਨਾਮ

ਕਲਾਇੰਟ ID

ਇੱਕ ਵਿਕਲਪਿਕ EBT ਕਾਰਡਹੋਲਡਰ ਕੀ ਹੈ?

ਇੱਕ ਵਿਕਲਪਿਕ ਕਾਰਡਹੋਲਡਰ ਇੱਕ ਜ਼ਿੰਮੇਵਾਰ ਵਿਅਕਤੀ ਹੁੰਦਾ ਹੈ ਜੋ ਤੁਸੀਂ ਚੁਣਦੇ ਹੋ ਅਤੇ ਤੁਹਾਡੀਆਂ ਲੋੜਾਂ ਲਈ ਤੁਹਾਡੇ ਲਾਭਾਂ ਦੀ ਵਰਤੋਂ ਕਰਨ ਲਈ ਭਰੋਸਾ ਕਰਦੇ ਹੋ। ਉਹਨਾਂ ਕੋਲ ਤੁਹਾਡੇ ਨਕਦ ਅਤੇ/ਜਾਂ ਮੂਲ ਭੋਜਨ ਤੱਕ ਪਹੁੰਚ ਹੋਵੇਗੀ ਅਤੇ ਉਹਨਾਂ ਦਾ ਆਪਣਾ Washington Quest EBT ਕਾਰਡ ਪ੍ਰਾਪਤ ਹੋਵੇਗਾ।

ਕੀ ਮੈਨੂੰ ਇੱਕ ਵਿਕਲਪਿਕ EBT ਕਾਰਡਹੋਲਡਰ ਦੀ ਲੋੜ ਹੈ?

ਨਹੀਂ। ਕੋਈ ਵੀ ਵਿਕਲਪਿਕ ਕਾਰਡਹੋਲਡਰ ਰੱਖਣ ਦੀ ਚੋਣ ਕਰ ਸਕਦਾ ਹੈ। ਜੇਕਰ ਤੁਹਾਨੂੰ ਆਪਣੇ ਭੋਜਨ ਜਾਂ ਨਕਦ ਲਾਭਾਂ ਦੀ ਵਰਤੋਂ ਕਰਨ ਵਿੱਚ ਮਦਦ ਦੀ ਲੋੜ ਹੈ, ਤਾਂ ਤੁਸੀਂ ਕਿਸੇ ਵਿਅਕਤੀ ਨੂੰ ਤੁਹਾਡੀਆਂ ਲੋੜਾਂ ਲਈ ਤੁਹਾਡੇ ਲਾਭਾਂ ਦੀ ਵਰਤੋਂ ਕਰਨ ਲਈ ਵਿਕਲਪਿਕ ਕਾਰਡਹੋਲਡਰ ਬਣਨ ਦਾ ਅਧਿਕਾਰ ਦੇ ਸਕਦੇ ਹੋ।

ਇੱਕ ਵਿਕਲਪਿਕ ਕਾਰਡਹੋਲਡਰ ਦੀ ਚੋਣ ਕਰਨ ਤੋਂ ਪਹਿਲਾਂ ਮੈਨੂੰ ਕੀ ਵਿਚਾਰ ਕਰਨਾ ਚਾਹੀਦਾ ਹੈ?

ਉਸ ਵਿਅਕਤੀ ਨੂੰ ਚੁਣੋ ਜਿਸ 'ਤੇ ਤੁਸੀਂ ਭਰੋਸਾ ਕਰਦੇ ਹੋ। ਜੇਕਰ ਇਹ ਵਿਅਕਤੀ ਉਹਨਾਂ ਦੀ ਦੁਰਵਰਤੋਂ ਕਰਦਾ ਹੈ ਤਾਂ ਵਿਭਾਗ ਤੁਹਾਡੇ ਲਾਭਾਂ ਨੂੰ ਨਹੀਂ ਬਦਲੇਗਾ।

ਜੇਕਰ ਤੁਸੀਂ ਇੱਕ ਵਿਕਲਪਿਕ EBT ਕਾਰਡਹੋਲਡਰ ਚਾਹੁੰਦੇ ਹੋ:

ਇਸ ਫਾਰਮ ਨੂੰ ਭਰੋ ਅਤੇ ਆਪਣੇ ਸਥਾਨਕ ਦਫ਼ਤਰ ਨੂੰ ਵਾਪਸ ਕਰੋ। ਤੁਹਾਨੂੰ ਅਤੇ ਤੁਹਾਡੇ ਦੁਆਰਾ ਚੁਣੇ ਗਏ ਵਿਅਕਤੀ ਦੋਵਾਂ ਨੂੰ ਇਸ ਫਾਰਮ 'ਤੇ ਦਸਤਖਤ ਕਰਨੇ ਚਾਹੀਦੇ ਹਨ। ਤੁਸੀਂ ਇੱਕ ਵਿਕਲਪਿਕ EBT ਕਾਰਡਹੋਲਡਰ ਨੂੰ 1-877-501-2233 'ਤੇ ਕਾਲ ਕਰਕੇ ਹਟਾ ਸਕਦੇ ਹੋ ਤਾਂ ਕਿ ਤੁਹਾਡੇ ਖਾਤੇ ਤੱਕ ਕਿਸਦੀ ਪਹੁੰਚ ਹੈ, ਇਸ ਵਿੱਚ ਤਬਦੀਲੀ ਦੀ ਬੇਨਤੀ ਕੀਤੀ ਜਾ ਸਕੇ।

ਵਿਕਲਪਿਕ ਕਾਰਡਹੋਲਡਰ ਨੂੰ ਆਪਣਾ ਕਾਰਡ ਪ੍ਰਾਪਤ ਕਰਨ ਲਈ ਵੈਬ ਆਈਡੀ ਦੇ ਨਾਲ ਸਥਾਨਕ ਦਫ਼ਤਰ ਵਿੱਚ ਆਉਣਾ ਚਾਹੀਦਾ ਹੈ।

ਤੁਹਾਨੂੰ ਆਪਣੇ ਚੁਣੇ ਹੋਏ ਵਿਕਲਪਿਕ ਕਾਰਡਹੋਲਡਰ ਦੇ ਨਾਲ ਦਫ਼ਤਰ ਵਿੱਚ ਆਉਣ ਦੀ ਲੋੜ ਨਹੀਂ ਹੈ।

ਤੁਹਾਡਾ ਵਿਕਲਪਿਕ ਕਾਰਡਹੋਲਡਰ ਕੌਣ ਹੈ (ਸਪੱਸ਼ਟ ਤੌਰ 'ਤੇ ਛਾਪੋ - ਜਾਣਕਾਰੀ ਨੂੰ ਗੁਪਤ ਰੱਖਿਆ ਜਾਂਦਾ ਹੈ)

ਅਖੀਰਲਾ ਨਾਂ	ਪਹਿਲਾ ਨਾਂ	ਵਿਚਕਾਰਲਾ ਨਾਂ	
ਪਤਾ	ਸ਼ਹਿਰ	ਸੂਬਾ	ਜ਼ਿਪ ਕੋਡ
ਕੀ ਇਹ ਪਤਾ ਗਾਹਕ ਦੇ ਨਾਲ ਮਿਲਦਾ ਹੈ? <input type="checkbox"/> ਹਾਂ <input type="checkbox"/> ਨਹੀਂ		ਫੋਨ (ਏਰੀਆ ਕੋਡ ਸ਼ਾਮਲ ਕਰੋ)	
ਉਪਰੋਕਤ ਵਿਅਕਤੀ ਦੁਆਰਾ ਵਰਤੇ ਜਾਣ ਵਾਲੇ ਲਾਭਾਂ ਦੀ ਕਿਸਮ (ਇੱਕ ਜਾਂ ਦੋਵਾਂ ਨੂੰ ਚੈੱਕ ਕਰੋ): <input type="checkbox"/> ਫੂਡ <input type="checkbox"/> ਕੈਸ਼			

ਮੈਂ ਉਪਰੋਕਤ ਨਾਮ ਵਾਲੇ ਵਿਅਕਤੀ ਦੀ ਤਰਫੋਂ ਵਿਕਲਪਿਕ ਕਾਰਡਹੋਲਡਰ ਵਜੋਂ ਕੰਮ ਕਰਨ ਲਈ ਸਹਿਮਤ ਹਾਂ। ਮੈਂ ਇਸ ਵਿਅਕਤੀ ਦੇ ਨਕਦ ਅਤੇ/ਜਾਂ ਭੋਜਨ ਲਾਭਾਂ ਨੂੰ ਉਹਨਾਂ ਦੇ ਹਿੱਤ ਅਤੇ ਉਹਨਾਂ ਦੇ ਫਾਇਦੇ ਲਈ ਵਰਤਣ ਦੀ ਪੂਰੀ ਜ਼ਿੰਮੇਵਾਰੀ ਸਵੀਕਾਰ ਕਰਦਾ/ਕਰਦੀ ਹਾਂ। ਮੈਂ ਨਕਦ / ਮੂਲ ਭੋਜਨ Electronic Benefit Transfer (ਇਲੈਕਟ੍ਰਾਨਿਕ ਬੈਨੀਫਿਟ ਟ੍ਰਾਂਸਫਰ) - EBT ਪ੍ਰੋਗਰਾਮ ਦੀਆਂ ਸ਼ਰਤਾਂ ਨਾਲ ਸਹਿਮਤ ਹਾਂ।

ਮੈਂ ਸਮਝਦਾ/ਸਮਝਦੀ ਹਾਂ ਕਿ ਲਾਭਾਂ ਦੀ ਦੁਰਵਰਤੋਂ ਦੇ ਕਾਰਨ ਮੈਨੂੰ ਲਾਭਾਂ ਨੂੰ ਬਦਲਣਾ ਪੈ ਸਕਦਾ ਹੈ। ਜੇਕਰ ਮੈਂ ਉਹਨਾਂ ਦੇ ਲਾਭਾਂ ਦੀ ਦੁਰਵਰਤੋਂ ਕਰਦਾ ਹਾਂ ਤਾਂ ਅਦਾਲਤ ਮੇਰੇ ਵਿਰੁੱਧ ਹੋਰ ਫੈਸਲੇ ਨਿਰਧਾਰਤ ਕਰ ਸਕਦੀ ਹੈ।